

ਅਕਾਲ ਅਤੇ ਅਕਾਲ-ਮ੍ਰਿਤੁ/ਚਲਾਣਾ



- . ‘ਜਿਉਂਣਾ ਕੁੜ ਅਤੇ ਮਰਨਾ ਸੱਚ’ ਇਹ ਅਟੱਲ ਸੱਚਾਈ ਹੈ।
- . ਚਾਰਾਂ ਖਾਣੀਆਂ ਦੇ ਜੀਵ ਜੰਤੂ, ਪਸੂ-ਪੰਛੀ, ਪੇੜ-ਪੌਦੇ, ਜਾਨਵਰ, ਮਨੁੱਖ. . . ਸਾਰੇ ਪੈਦਾ ਹੁੰਦੇ ਹਨ ਅਤੇ ਆਖਰ ਇੱਕ ਦਿਨ ਮਰ ਜਾਂਦੇ ਹਨ।
- . ਇਸ ਬ੍ਰਹਿਮੰਡ ਵਿੱਚ ਕੇਵਲ ਇੱਕ ‘ਕਰਤਾ-ਕਰਤਾਰ, ਅਕਾਲ-ਪੁਰਖ’ ਹੀ ‘ਅਬਿਨਾਸੀ’ ਹੈ, ਬਾਕੀ ਸੱਭ ਕੁੱਝ ਨਾਸ਼ਵਾਨ ਹੈ।
- . ਅਕਾਲ ਮੁਰਤਿ ਵਰੁ ਪਾਇਆ ਅਬਿਨਾਸੀ ਨਾ ਕਦੇ ਮਰੈ ਨ ਜਾਇਆ॥ ਮ4. 78॥
- . ਆਪੇ ਕਰਤਾ ਹੈ ਅਬਿਨਾਸੀ॥ ਮ1॥ 1026॥
- . ਸਿਮਰੰ ਸੋਈ ਪੁਰਖੁ ਅਚਲੁ ਅਬਿਨਾਸੀ॥ ਭਟ ਕਲ-ਸਹਾਰ॥ 1406॥
- . ਸਮੱਗਰ-ਸਮੁੱਚੀ, ‘ਗੁਰਬਾਣੀ’ ਵਿੱਚ ਬਾਣੀ-ਰਚਣਹਾਰਿਆਂ, 35 ਮਹਾਂ-ਪੁਰਸ਼ਾਂ ਨੇ ਆਪਣੇ ਨਿਜੀ ਤਾਜ਼ੁਰਬੇ ਅਤੇ ‘ਧੁਰ-ਅੰਦਰ’ ਦੇ ਵਿਚਾਰਾਂ ਨੂੰ, ਭਾਵਾਂ ਨੂੰ, ਖਿਆਲਾਂ ਨੂੰ, ਆਪਣੇ ਲਫਜ਼ਾਂ ਵਿੱਚ ਸਜਾ ਕੇ ‘ਗੁਰਬਾਣੀ’ ਦੇ ਸਲੋਕਾਂ, ਸਬਦਾਂ, ਪਉੜੀਆਂ, ਵਾਰਾਂ ਦੀਆਂ ਲੜੀਆਂ ਵਿੱਚ ਪਰੋਣਾ ਕੀਤਾ ਹੈ।
- . ਆਪਣੇ ‘ਵਿਚਾਰਾਂ-ਵਿਸ਼ੇ-ਵਸਤੂ’ ਨੂੰ ਸਮਝਾਉਣ ਹਿੱਤ/ਲਈ, ਪਾਠਕਾਂ ਨੂੰ ਤੱਤ-ਸਾਰ/ ਨਿਚੋੜ ਸਮਝਾਉਣ ਲਈ, ਵਿਸ਼ਾ-ਵਸਤੂ ਨੂੰ ਜਿਆਦਾ ਨਿਖੇਰਨ ਲਈ, ਬਾਣੀਕਾਰਾਂ ਨੇ ‘ਗੁਰਬਾਣੀ’ ਅੰਦਰ ਅਜੇਹੇ ਲਫਜ਼ਾਂ ਦੀ ਵਰਤੋਂ ਕੀਤੀ ਹੈ, ਜਿਹੜੇ ਬਹੁ-ਅਰਥੀ ਹਨ। ਅਜੇਹੇ ਵਰਤੇ ਲਫਜ਼ਾਂ ਦੇ ਸਹੀ ਅਰਥ ਜਾਣ ਲਈ,

ਸਬਦ-ਸਲੋਕ-ਪਉੜੀ ਦੇ ਵਿਸ਼ੇ-ਵਸਤੂ ਦੀ ਜਾਣਕਾਰੀ ਹੋਣਾ ਬਹੁਤ ਜਰੂਰੀ ਹੈ, ਤਾਂ ਹੀ ਵਰਤੇ ਲਫਜ਼ ਦਾ ਸਹੀ ਅਰਥ ‘ਗਿਆਨ’ ਪ੍ਰਾਪਤ ਹੁੰਦਾ ਹੈ।

- . ਮਨ ਦੇ ਸੰਕੇ-ਸੰਸੇ, ਕਿੰਡੂ-ਪਰੰਤੂ, ਅਣ-ਸੁਲੱਝੇ ਸਵਾਲ ਦੂਰ ਹੁੰਦੇ ਹਨ।
- . ਅਜੇਹੇ ਅਨੇਕਾਂ ਹੀ ਲਫਜ਼ ਹਨ। ਜਿਵੇਂ ਕਿ:-
 - . **ਅਕਾਲ** = ਵਾਹਿਗੁਰੂ, ਬੁਰਾ ਸਮਾਂ, ਦੁਕਾਲ, ਬੇਮੌਕਾ, ਅਕਸਮਾਤ, ਅਚਾਨਕ, ਸੋਕਾ। (ਸੋਕਾ: ਜਦ ਲੰਭੇ ਸਮੇਂ ਲਈ ਬਾਰਸ਼/ਮੀਂਹ ਨਾ ਪਵੇ।)
 - . **ਮੁਰਤਿ, ਮੁਰਤ, ਮੁਰਤੁ** = ਤਸਵੀਰ, ਪ੍ਰਤਿਮਾ, ਹਸਤੀ, ਮੁਰਤੀ, ਦੇਹ, ਸਰੀਰ,
 - . **ਗੁਰ, ਗੁਰੁ, ਗੁਰਿ** = ਨੁਕਤਾ, ਗੁੜ, ਗਿਆਨ ਦੇਣ ਵਾਲਾ, ਧਰਮ ਉਪਦੇਸ਼ਕ, ਪ੍ਰਧਾਨ।
 - . **ਸਤ, ਸਤਿ, ਸਤੁ** = ਸੱਚ, ਪੁੰਨਦਾਨ, ਅੱਟਲ, ਸਦਾ ਕਾਇਮ ਰਹਿਣ ਵਾਲਾ, ਚੰਗਾ, ਨੇਕ, ਪਵਿੱਤਰ, ਸੱਤਯੁੱਗ, ਨੰਬਰ,
 - . **ਨਾਮ, ਨਾਮੁ, ਨਾਮਿ** = ਨਾਂ, ਨਿਯਮ, ਨੇਮ, ਅਸੂਲ, ਕਰਤਾਰ, ਰੱਬ, ਹਰੀਨਾਮ।
 - . (‘ਗੁਰਬਾਣੀ’ ਵਿੱਚ ਇਸ ਤਰਾਂ ਹੋਰ ਅਨੇਕਾਂ ਹੀ ਲਫਜ਼ ਹਨ।)
- . ਸਿੱਖ ਸਮਾਜ ਵਿੱਚ ਨਿਰਮਲਿਆਂ, ਟਕਸਾਲੀਆਂ, ਡੇਰੇਦਾਰਾਂ ਨੇ ਆਪਣੇ ਸੁਆਰਥ/ ਮਤਲਭ ਦੀ ਪੂਰਤੀ ਲਈ ‘ਗੁਰਬਾਣੀ’ ਦੇ ਸਬਦੀ ਅਰਥਾਂ ਦੇ ਆਪਣੇ ਮਤਲਭ/ਲੋੜ ਅਨੁਸਾਰੀ ਅਰਥ ਕਰਕੇ ਲੋਕਾਈ ਨੂੰ ਗੁਮਰਾਹ ਕਰਨਾ ਕੀਤਾ ਹੈ।
- . ਜਿਵੇਂ ਕਿ ‘ਗੁਰਬਾਣੀ’ ਦੀ ‘ਰਹਾਉ’ ਪੰਕਤੀ ਹੈ:-|

ਅਖਰ ਲਿਖੇ ਸੇਈ ਗਾਵਾ ਅਵਰ ਨ ਜਾਣਾ ਬਾਣੀ॥
1॥ਰਹਾਉ॥ ਮ 1॥ 1171॥



. ਡੇਰੇਦਾਰ ਅਸੰਤ ਸਾਧੇ ਇਸ ਪੰਕਤੀ ਦੇ ਅਰਥ ਕਰਦੇ ਹਨ ਕਿ “ਗੁਰਬਾਣੀ” ਅੰਦਰ ਜੋ ਅੱਖਰ ਲਿਖੇ ਗਏ ਹਨ, ਉਹਨਾਂ ਅੱਖਰਾਂ ਨੂੰ ‘ਇੰਨ-ਬਿੰਨ, ਹੂ-ਬ-ਹੂ’, ਹੀ ਪੜ੍ਹਨਾ ਹੈ, ਗਾਉਣਾ ਕਰਨਾ ਹੈ। ਇੰਨ-ਬਿੰਨ,

ਹੂ-ਬ-ਹੂ, ਹੀ ਸਬਦੀ ਅਰਥ ਕਰਕੇ ਸਿੱਖ ਸੰਗਤਾਂ ਨੂੰ ਗੁਮਰਾਹ ਕਰਦੇ ਹਨ। ਸੁਧਾ-ਅਰਥਾਂ ਦੇ ਅਨਰਥ ਕਰਦੇ ਹਨ।

. ਇੱਕ ਵੀਰ ਨੇ ਗੁਰਮੱਤ ਵਿਚਾਰਾਂ ਦੀ ਸਾਂਝ ਬਨਾਉਣ ਹੇਠੂ ਸਵਾਲ ਚੁੱਕਿਆ, ਕਿ ਲਫਜ਼ “ਅਕਾਲ” ਦੀ ਵਰਤੋਂ ‘ਅਕਾਲ-ਪੁਰਖ’ ਲਈ ਕੀਤੀ ਜਾਂਦੀ ਹੈ ਤਾਂ ਸਿੱਖ ਸਮਾਜ ਵਿੱਚ ਕਿਸੇ ਮਰ ਗਏ ਪ੍ਰਾਣੀ ਲਫਜ਼ ‘ਅਕਾਲ-ਚਲਾਣਾ’ ਕਿਉਂ ਵਰਤਿਆ ਜਾਂਦਾ ਹੈ?

. ਸਿੱਖ ਸਮਾਜ ਵਿੱਚ ਕਿਸੇ ਵੀ ਆਮ-ਖਾਸ ਵਿਅਕਤੀ ਲਈ ਇਹ ਲਫਜ਼ ਆਮ ਹੀ ਵਰਤੇ ਜਾਂਦੇ ਹਨ ਕਿ ਫਲਾ ਵਿਅਕਤੀ ਤਾਂ:-

- ‘ਅਕਾਲ-ਚਲਾਣਾ ਕਰ ਗਿਆ’।
 - ‘ਚੜ੍ਹਾਈ ਕਰ ਗਿਆ ਹੈ’।
 - ‘ਗੁਰ ਚਰਨਾਂ ਵਿੱਚ ਜਾ ਬਿਰਾਜਿਆ ਹੈ’।

ਉਸ ਵੀਰ ਨਾਲ 'ਗੁਰਮੱਤ ਗਿਆਨ' ਦੀ ਰੋਸ਼ਨੀ ਅੰਦਰ ਜੋ ਗੁਰਮੱਤ ਵਿਚਾਰਾਂ ਦੀ ਸਾਂਝ ਕਰਨੀ ਕੀਤੀ, ਮੇਰੇ ਲਈ ਇਸ ਲੇਖ ਦਾ ਸਬੱਬ ਬਣਿਆ। ਆਪ ਸੱਭ ਪਾਠਕਾਂ ਨਾਲ ਲਿਖਤ ਵਿੱਚ ਆਏ 'ਗੁਰਮੱਤ' ਵਿਚਾਰਾਂ ਦੀ ਸਾਂਝ, ਸਾਂਝੀ ਕਰ ਰਿਹਾ ਹਾਂ।

. ਲੇਖ ਪੜ੍ਹ ਕੇ ਜ਼ਰੂਰ ਆਪਣੇ ਕੀਮਤੀ ‘ਗੁਰਸੱਤ’ ਵਿਚਾਰਾਂ ਦੀ, ਸਾਰਿਆਂ ਪਾਠਕਾਂ ਨਾਲ ਆਪਣੀ ਰਾਇ ਅਨੁਸਾਰ ਸਾਂਝੇ ਬਨਾਉਣਾ ਕਰਨਾ ਜੀ।

ਵੀਰ, ਦਵਿੰਦਰ ਸਿੰਘ ਖਾਲਸਾ ਜੀਓ,

ਵਾਹਿਗੁਰ ਜੀ ਕਾ ਖਾਲਸਾ ਵਾਹਿਗੁਰ ਜੀ ਕੀ ਫਤਹਿ।

.'ਗੁਰਬਾਣੀ' 'ਗੁਰਮੱਤ-ਗਿਆਨ-ਵਿਚਾਰ' ਨੂੰ ਆਪਣਾ ਜੀਵਨ ਆਧਾਰ ਬਣਾਉਣ ਲਈ ਸਿੱਖ-ਸਮਾਜ ਅੰਦਰ 'ਗੁਰਮੱਤ-ਗਿਆਨ-ਵਿਚਾਰ' ਗੋਸ਼ਟੀਆਂ ਦਾ ਹੋਣਾ ਲਾਜ਼ਮ ਹੈ। ਤਾਂ ਹੀ ਸਾਡੇ ਸਿੱਖਾਂ ਦੇ ਮਨਾਂ ਦੇ ਸੰਸੇ-ਸੰਕੇ ਦੂਰ ਹੋ ਸਕਦੇ ਹਨ, ਕਿੱਤ-ਪੰਤ ਅਤੇ ਸਵਾਲਾਂ ਦੇ ਜਵਾਬ ਦਿੱਤੇ ਜਾ ਸਕਦੇ ਹਨ, ਜਾਂ ਮਿਲ ਸਕਦੇ ਹਨ।

. ਸਿੱਖ ਸਮਾਜ ਵਿੱਚ ਸਾਲ 1708 ਤੋਂ ਬਾਅਦ ਦੇ 40-50 ਸਾਲ ਹੀ ‘ਗੁਰਮੱਤ-ਗਿਆਨ’ ਦੇ ਆਸੇ ਅਨੁਸਾਰੀ ਬੀਠੇ ਹੋਣਗੇ। ਫਿਰ ਤਾਂ ਆਉਂਦਿਆਂ ਅਗਲਿਆਂ ਸਾਲਾਂ ਵਿੱਚ ਤਾਂ ‘ਸਿੱਖੀ’ ਦੇ ਸਿਧਾਂਤਾਂ ਨੂੰ ਗੰਧਲੇ ਕਰਨ ਦੇ ਮਨਸੂਬੇ ਘੜੇ ਜਾਣੇ ਸੁਰੂ ਹੋ ਗਏ ਸਨ। ਸਿੱਖੀ ‘ਗੁਰਬਾਣੀ’ ਸਿਧਾਂਤਾਂ-ਅਸੂਲਾਂ, ਸਾਹਿਤ ਵਿੱਚ ਬਹੁਤ ਹੀ ਰੱਲ-ਗੱਡ ਕੀਤਾ ਗਿਆ। ਸਿੱਖੀ ਨਿਯਮਾਂ, ਨੇਮਾਂ ਨੂੰ ਵੀ ਨਹੀਂ ਬਖ਼ਸ਼ਿਸ਼ਾ ਗਿਆ।

. ਇਹਨਾਂ 40-50 ਸਾਲਾਂ ਦੇ ਸਮੇਂ ਦੇ ਦੌਰਾਨ ਹੀ 'ਸਿੱਖੀ' ਵਿਰੋਧੀ ਧਿਰ, ਗੁਰੂ ਅੰਸ਼-ਬੰਸ਼ ਅਤੇ ਨਿਰਮਲੇ ਪ੍ਰਚਾਰਕਾਂ ਨੇ ਆਪਣੇ ਸਨਾਤਨੀ ਵਿਚਾਰਾਂ ਦੀਆਂ ਕਿੱਕਰਾਂ-ਬੇਰੀਆਂ, ਬੀਜਣੀਆਂ ਸੁਰੂ ਕਰ ਦਿੱਤੀਆਂ, ਤਾਂ ਜੋ ਨਿਰੋਲ 'ਨਾਨਕ-ਫਲਸ਼ਫੇ' ਦੇ ਗੁਰਮੱਤ ਗਾਡੀ ਰਾਹ ਉੱਪਰ ਚੱਲਣ ਵਾਲੀਆਂ ਸਿੱਖ-ਸੰਗਤਾਂ ਲਈ ਮੰਨਮੱਤ, ਮੂੜਮੱਤ, ਵਹਿਮਾਂ, ਭਰਮਾਂ, ਪਾਖੰਡਾਂ, ਆਫੰਬਰਾਂ, ਕਰਮਕਾਂਡ ਰੂਪੀ ਕੰਡੇ ਬਿਖੇਰੇ ਜਾ ਸਕਣ। ਕੰਡੇ ਬਿਖੇਰੇ ਵੀ ਗਏ।

. . ਉਹ ਕੰਡੇ ਜੋ ਬਿਖੇਰੇ ਗਏ, ਅਗਿਆਨਤਾ, ਅਨਪੜ੍ਹਤਾ, ਮੰਨਮੱਤ, ਮੂੜਮੱਤ, ਵਹਿਮਾਂ, ਭਰਮਾਂ, ਪਾਖੰਡਾਂ, ਆਫੰਬਰਾਂ, ਕਰਮਕਾਂਡਾਂ ਦੇ ਰੂਪ ਵਿੱਚ ਸਨ।

. ਜੋ ਹੁਣ ਤੱਕ ਸਿੱਖ ਸਮਾਜ ਨੂੰ ਚੁੱਗਣੇ/ਚੁੱਨਣੇ ਪੈ ਰਹੇ ਹਨ ਅਤੇ ਸਿੱਖ ਸਮਾਜ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

. ਕੌਮ ਕੁਰਾਹੇ ਪਈ ਹੋਈ ਹੈ।

. ਮੂੜਮੱਤਾਂ-ਮੰਨਮੱਤਾਂ, ਸਨਾਤਨੀ ਮਾਨਤਾਵਾਂ ਦਾ ਬੋਲਬਾਲਾ ਹੈ।

.'ਸਿੱਖੀ' ਦੀ ਵਿਰੋਧੀ-ਧਿਰ ਕਾਮਯਾਬ ਵੀ ਹੋਈ, ਤਾਂ ਹੀ ਅੱਜ ਤੱਕ ਸਿੱਖ ਸਮਾਜ ਵਿੱਚ ਅਨੇਕਾਂ ਮਸਲੇ ਅਜੇਹੇ ਹਨ, ਜਿਹੜੇ 'ਗੁਰਮੱਤ-ਅਸੂਲਾਂ' ਅਨੁਸਾਰੀ ਸੁਲਝਾਏ ਨਹੀਂ ਜਾ ਸਕੇ। (ਰਾਗਮਾਲਾ, ਭਗਾਉਤੀ-ਅਰਦਾਸ, ਰਹਿਤ-ਮਰਿਆਦਾ, ਪਾਹੁਲ ਸੰਸਾਕਰ ਬਾਣੀਆਂ, . . . ਆਦਿ)

. ਅਨੇਕਾਂ ਹੀ, . . .'ਨਾਨਕ-ਫਲਸ਼ਫੇ' ਦੇ ਵਿਰੋਧੀ 'ਕੂੜ-ਗਰੰਥ' ਸਿੱਖ-ਸਮਾਜ ਦੀ ਝੋਲੀ ਪਾ ਦਿੱਤੇ ਗਏ, ਜਿਹਨਾਂ ਵਿਚੋਂ ਗਪੋੜੀ ਸੰਤੋਖ ਸਿਹੁੰ ਦਾ ਗਪੋੜੀ ਗਰੰਥ 'ਗੁਰ ਪ੍ਰਤਾਪ ਸੁਰਜ' ਮੁੱਖ ਹੈ, ਜਿਸਨੇ ਸਿੱਖ ਸਮਾਜ ਨੂੰ ਵਧੇਰੇ ਸਨਾਤਨੀ/ਬ੍ਰਾਹਮਣੀ ਵਿਚਾਰਧਾਰਾ ਨਾਲ ਜੋੜਨਾ ਕੀਤਾ। ਟਕਸਾਲੀ, ਡੇਰੇਦਾਰ ਇਸੇ ਗਪੋੜ-ਗਰੰਥ ਦੀ ਹੀ ਪਰੋਮੋਸ਼ਨ/ਮਸ਼ਹੂਰੀ ਕਰਦੇ ਰਹਿੰਦੇ ਹਨ, ਪਰਚਾਰਦੇ-ਪਰਸਾਰਦੇ ਹਨ। ਇਸ ਗਰੰਥ ਵਿਚਲੀਆਂ ਗਪੋੜਾਂ ਸੁਣਾ ਸੁਣਾ ਕੇ ਇਹਨਾਂ ਦੀਆਂ ਦੁਕਾਨਾਂ ਚੱਲਦੀਆਂ ਹਨ।

. (ਆਉ! ਆਪਣੀ ਵਿਚਾਰ ਅਧੀਨ 'ਅਕਾਲ' ਵਾਲੀ ਵਿਚਾਰ ਚਰਚਾ ਵੱਲ ਆਈਏ)।

. ਕਾਲ = ਸਮਾਂ, ਵੇਲਾ, ਮੌਤ, ਯੰਮ, ਸਿਆਹੀ, ਕਾਲਾ, ਆਉਣ ਵਾਲਾ ਕਲ, ਛਨਿੰਛਰ, ਸਮੇਂ ਦੀ ਚਾਲ, (ਭੂਤ, ਵਰਤਮਾਨ, ਭਵਿੱਖ)।

. ਅ+ਕਾਲ: ਜੋ ਕਾਲ ਕਿਰਿਆ ਤੋਂ ਰਹਿਤ ਹੈ, 'ਕਰਤਾ-ਕਰਤਾਰ', ਵਾਹਿਗੁਰੂ, ਖੁਦਾ, ਅੱਲਾ, ਰਾਮ, ...

((ਕਾਲ ਤੋਂ ਰਹਿਤ ਹੈ, ਨਿਆਰਾ ਹੈ, ਅਲੱਗ ਹੈ। . ਵਕਤ/ਸਮੇਂ ਦੀ ਪਕੜ ਵਿੱਚ ਨਹੀਂ ਹੈ।)).

{ {{ { { { { { ਸੰਗਯਾ } } } } } } } . ਬੁਰਾ ਸਮਾ. ਦੁਕਾਲ. ਦੁਰਭਿੱਖ (ਭਿਕਸ਼). ਕਹਿਤ। (2) ਵਾਹਗੁਰੂ, ਜੋ ਅਵਿਨਾਸ਼ੀ

ਹੈ. ਜਿਸ ਦਾ ਕਦੇ ਕਾਲ ਨਹੀਂ, ਅਤੇ ਜਿਸ ਤੇ ਕਾਲ (ਸਮੇਂ) ਦਾ ਕੋਈ ਅਸਰ ਨਹੀਂ। (3) ਵਿ- ਮ੍ਰਿਤਜੁ

ਬਿਨਾ। ਮੈਤ ਤੋਂ ਬਿਨਾ। "ਅੰਦਰ ਸੁ ਕਾਲ ਸਥਾਵ ਬਸਿ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ"। (ਵਿਚਿਤ੍ਰ

| (4) {ਸੰਗਜਾ}. ਮੈਤ ਦਾ ਵੇਲਾ. ਅੰਤ ਸਮਾ. "ਕਾਲ ਅਕਾਲ ਖਸਮ ਕਾ ਕੀਨਾ" (ਮਾਰੂ ਕਬੀਰ) | (5)

ਚਿਰਜੀਵੀ, ਮਾਰਕੰਡੇਖ ਆਦਿ. "ਸਿਮਰਹਿ ਕਾਲੁ ਅਕਾਲ ਸੁਚਿ ਸੋਚਾ". (ਮਾਰੂ ਸੋਲਹੇ ਮਃ ੫) | (6)

ਕ੍ਰਿ . ਵਿ- ਬੇਮੈਕਾ. ਜੇ ਸਮੇਂ ਸਿਰ ਨਹੀਂ. ਜੈਸੇ- ਅਕਾਲ ਮ੍ਰਿਤਜੁ .

. गरबाणी दूरमानः-

*** ੭੯ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੁਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ ।

*** ਤੁਅਕਾਲ ਪੁਰਖੁ ਨਾਹੀ ਸਿਰਿ ਕਾਲਾ।

. . ਅਕਾਲ ਮੂਰਤਿ ਅਜੂਨੀ ਸੰਭਉ ਕਲਿ ਅੰਧਕਾਰ ਦੀਪਾਈ।

. ਅਕਾਲ ਮੂਰਤਿ ਜਿਸੁ ਕਦੇ ਨਾਹੀ ਖਉ।

ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ, ਕਿ ਸਿੱਖ ਸਮਾਜ ਨੂੰ 'ਗੁਰਮੱਤ' ਦੇ ਸਿੱਧੇ ਪਥਰੇ ਰਾਹ ਤੋਂ ਕੁਰਾਹੇ ਪਾ ਦਿੱਤਾ ਗਿਆ ਹੈ। ਗੁਮਰਾਹ ਕੀਤਾ ਜਾ ਰਿਹਾ ਹੈ। ਸੱਚਾਈ ਤੋਂ ਦੂਰ ਕਰ ਦਿੱਤਾ ਗਿਆ। 'ਗੁਰਬਾਣੀ' ਦੇ ਸੁੱਧ-ਅਰਥਾਂ ਦੇ ਅਨੁਰੱਥ ਕੀਤੇ ਜਾ ਰਹੇ ਹਨ।

{{{ {{{ {{{ . અફ્સોસ! ! મનુંખા સમાજ વિચ અજેહી ડ્રાંતી/વહિમ/ભરમ બણ ચુંકા હૈ કિ ‘અકાલ-પુરખ’ દૂર બધુત દૂર ઉંચે આસમાનાં વિચ આપણા અલ્લગ ‘મહૃરગ/દરબાર’ બણા કિ રહિંદા હૈનું એ ઉંચે દરબાર તંક પહુંચ કરની, ચડુના, પહુંચણા અસ્તિત્વ હૈનું { [જદ મનુંખા સરીર હી સાઓ હો ગિਆ, મિટી હો ગિਆ. . તાં. . ચડુના/પહુંચણા કિમ ને હૈ? ?] }

. ਗੁਮਰਾਹ ਕਰਨ ਵਾਲੇ ਅਤੇ ਕੁਰਾਹੇ ਪਾਉਂਣ ਵਾਲੇ ਅੱਜ ਵੀ ਸਿੱਖ ਸਮਾਜ ਦੀਆਂ ਚੌਧਰਾਂ ਸੰਭਾਲੀ ਫਿਰਦੇ ਹਨ। ਸੋਮਣੀ ਕਮੇਟੀ, ਟਕਸਾਲੀ, ਡੇਰੇਦਾਰ, ਆਪੁੰ ਬਣੇ ਅੰਸਤ ਸਮਾਜ ਦੇ ਘੜੰਮ ਚੌਧਰੀ-ਬਬਨੇ।

. ਇਹਨਾਂ ਲੋਕਾਂ ਨੇ ਗਪੋੜੀ ਸੰਤੋਖੇ ਦੇ ਲਿੱਖੇ ਗਪੋੜ ਗਰੰਥ 'ਗੁਰ ਪ੍ਰਤਾਪ ਸੁਰਜ' ਨੂੰ ਆਧਾਰ ਬਣਾ ਕਿ ਸਿੱਖ ਸਮਾਜ ਨੂੰ ਵਹਿਮੀ, ਭਰਮੀ, ਪਾਖੰਡੀ, ਕਰਮਕਾਂਡੀ, ਅੰਦਰੂਨੀ, ਸਨਾਤਨੀ ਮੱਤ ਦਾ ਨਕਲਚੀ ਬਣਾ ਦਿੱਤਾ। 95% ਸਿੱਖ ਸਨਾਤਨੀ ਮਾਨਤਾਵਾਂ ਮੰਨਦੇ ਹਨ।

- . ਸਿੱਖ ਸਮਾਜ ਨੂੰ ਆਪ ‘ਗੁਰਬਾਣੀ’ ਪੜ੍ਹਨ ਨਾਲੋਂ ਤੌੜ ਦਿੱਤਾ।
 - . ਬਾਬਿਆਂ ਬੂਬਨਿਆਂ ਦੇ ਪੈਰਾਂ ਵਿੱਚ ਬਹਿਣ ਜੋਗੇ ਬਣਾ ਦਿੱਤਾ।
 - . ’ਜੀ ਬਾਬਾ ਜੀ’, ‘ਸਤਿ ਬਚਨ’ ਕਹਿਣ ਜੋਗੇ ਬਣਾ ਦਿੱਤਾ।
 - . ਸਿੱਖਾਂ ਦੇ ਐਨਾ ‘ਬਰੇਨ-ਵਾਸ਼’ ਕਰ ਦਿੱਤਾ ਕਿ ਸਿੱਖਾਂ ਦੇ ਮਨਾਂ ਵਿਚੋਂ ਕਿਸੇ ਤਰਾਂ ਸਵਾਲ ਦਾ ਉਠਣਾ ਹੀ ਬੰਦ ਹੋ ਗਿਆ। ਡੁੱਨ-ਮੁੰਨ ਹੋ ਕੇ ‘ਜੀ ਬਾਬਾ ਜੀ’ ਕਹਿਣ ਜੋਗੇ ਰਹਿ ਗਏ। ਬਾਬੇ ਨਾਨਕ, ਬਾਬੇ ਕਬੀਰ ਵਾਂਗ ‘ਤਰਕ ਬੁੱਧੀ’ ਨੂੰ ਤਾਂ ਵਰਤਣਾ ਹੀ ਛੱਡ ਦਿੱਤਾ।
 - . ਸਿੱਖ ਨੂੰ ‘ਜੀ ਹਜੂਰਿਆ’ ਬਣਾ ਯਰਿਆ।
 - . ਸਿੱਖ ਚਾਪਲੂਸੀ ਕਰਨਾ ਸਿੱਖ ਗਿਆ ਹੈ।
 - . ਜਿਉਂਦਿਆਂ ਦੀ ਚਾਪਲੂਸੀ,
 - . ਮਰਿਆਂ ਦੀ ਚਾਪਲੂਸੀ।
 - . ਨੇੜਲੇ ਦੀ ਚਾਪਲੂਸੀ,
 - . ਦੂਰ-ਦਿਆਂ ਦੀ ਚਾਪਲੂਸੀ।
 - . ਵਿਹਲੜ ਅੰਤ ਬੂਬਨਿਆਂ ਦੀ ਚਾਪਲੂਸੀ।
 - . ਕਹਿੰਦੇ-ਕਹਾਉਂਦਿਆਂ, ਧਾਰਮਿਕ ਰਾਜੀਤਕ ਲੀਡਰਾਂ, ਰੱਜਿਆਂ-ਪੁੱਜਿਆਂ, ਕੀਰਤਨੀਆਂ, ਕਲਾਕਾਰਾਂ ਦੀ ਚਾਪਲੂਸੀ, ਭੇਖੀ ਦਿਖਾਵੇ ਵਾਲੁ ਸਰਾਬੀ ਕਬਾਬੀ ਸਿੱਖਾਂ ਦੀ ਚਾਪਲੂਸੀ।
- ***** ਇਸੇ ਚਾਪਲੂਸੀ ਦੀ ਆਦਤ ਕਰਕੇ ਸਿੱਖ ਕੌਮ ਵਿੱਚ ਅਜੇਹੇ ਚਾਪਲੂਸੀ ਭਰੇ ਵਾਕ, ਲਫਜ਼ ਹੋਂਦ ਵਿੱਚ ਆਏ।
- . ****** ਅਕਾਲ ਚਲਾਣਾ ਕਰ ਗਿਆ।** (ਭਾਵ ਕਿ ਅਕਾਲ-ਪੁਰਖ ਦੇ ਦਰਬਾਰ/ਸਵੱਰਗ ਵੱਲ ਨੂੰ ਚਾਲੇ ਪਾ ਦਿੱਤੇ। ਚੱਲਣਾ ਸੁਰੂ ਕਰ ਦਿੱਤਾ। ਬੰਦਾ ਮਰ ਚੁੱਕਾ ਹੈ। ਪਰ ਉਸਦੀ ਮੌਤ ਦੀ ਖਬਰ ਨੂੰ ਵੀ ਪਾਲਿਸ਼ ਕਰ ਕੇ ਦੱਸਣਾ ਹੈ। ਭਾਵ ਕਿ ਸਾਹਮਣੇ ਸੁਨਣ ਵਾਲਾ ਮਹਿਸੂਸ ਕਰੇ ਕਿ ਮਰੇ ਹੋਏ ਬੰਦੇ ਨੂੰ ਵੀ ‘ਦੱਸਣ ਵਾਲਾ’ ਸਤਿਕਾਰ ਦੇ ਰਿਹਾ ਹੈ, ਤਰਿਸਕਾਰ ਨਹੀਂ ਕਰ ਰਿਹਾ।
 - . ****** ਚੜ੍ਹਾਈ ਕਰ ਗਿਆ।** (ਭਾਵ, ਜਿਸ ਤਰਾਂ ਸਿੱਖਾਂ ਦੇ ਮਨਾਂ ਵਿੱਚ ਵੱਸਿਆ ਹੈ ਕਿ ਅਕਾਲ-ਪੁਰਖ ਬਹੁਤ ਦੂਰ ਉਚਿਆਈਆਂ ਉਪਰ ਆਸਮਾਨਾਂ ਵਿੱਚ ਰਹਿੰਦਾ ਹੈ ਤਾਂ ਮਰੇ ਬੰਦੇ ਲਈ ਕਹਿ ਦਿੱਤਾ ਜਾਂਦਾ ਹੈ ਕਿਉਂ ਤਾਂ ਚੜ੍ਹਾਈ ਕਰ ਗਿਆ ਭਾਵ ਉਚੀਆਂ ਚੜ੍ਹਾਈਆਂ ਵੱਲ ਨੂੰ ਕੂਚ ਕਰ ਗਿਆ।

. **** **ਗੁਰੂ ਚਰਨਾ ਵਿੱਚ ਜਾ ਬਿਰਾਜਿਆ ਹੈ।** (ਇਹ ਸਰਾਸਰ ਝੂਠ ਬੋਲਿਆ ਜਾ ਰਿਹਾ ਹੈ, ਸੱਚਾਈ ਕੋਈ ਨਹੀਂ ਜਾਣਦਾ। ਕਿ ਮਨੁੱਖਾ ਸਰੀਰ ਦੇ ਮਰਨ ਪਿਛੋਂ 'ਚੇਤਨਤਾ' ਕਿਥੇ ਅਲੋਪ ਹੋ ਜਾਂਦੀ ਹੈ। ਕੋਈ ਵੀ ਮਨੁੱਖ ਅਲੋਪ ਹੋਈ 'ਚੇਤਨਤਾ' ਦਾ ਅਤਾ-ਪਤਾ ਨਹੀਂ ਜਾਣਦਾ ਹੁੰਦਾ। ਸੋ ਇਹ ਲਫਜ਼ ਵਰਤਨਾ ਕਿ ਮਰਿਆ ਬੰਦਾ “ਗੁਰੂ ਚਰਨਾ ਵਿੱਚ ਜਾ ਬਿਰਾਜਿਆ/ਪਹੁੰਚਿਆ” ਸਰਾਸਰ ਝੂਠ ਹੈ, ਚਾਪਲੂਸੀ ਹੈ। ਮਰਨ ਤੋਂ ਬਾਅਦ ਕੀ ਵਾਪਰਿਆ, ਅੱਜ ਤੱਕ ਕੋਈ ਨਹੀਂ ਜਾਣ ਸਕਿਆ, ਨਾ ਕੋਈ ਜਾਣ ਸਕਦਾ ਹੈ, ਕਿਉਂਕਿ ਕੋਈ ਮਰਿਆ ‘ਮਨੁੱਖ’ ਦੱਸਣ ਲਈ ਵਾਪਸ ਨਹੀਂ ਆਉਂਦਾ, ਕਿ ਉਸ ਨਾਲ ਕੀ ਵਾਪਰਿਆ। ਉਹ ਕਿਸੇ ਤਰਾਂ ਦੇ ਕਲਾਇਟ ‘ਸਵੱਰਗਾਂ ਵਿੱਚ ਹੈ ਜਾਂ ਕਿਸੇ ਤਰਾਂ ਦੇ ਮਨੁੱਖਾਂ ਨੂੰ ਡਰਾਉਂਦੇ ਨਰਕਾਂ ਵਿੱਚ ਹੈ। **ਮਨੁੱਖ ਸਰੀਰ ਨੂੰ ਅਸੀਂ ਸਾੜ ਕੇ ਸੁਆਹ ਕਰ ਦਿੰਦੇ ਹਾਂ, ਤਾਂ ਉੱਪਰ ਕਿਹੜੇ ਸਰੀਰ ਦੇ ਅੱਖ, ਨੱਕ, ਕੰਨ, ਹੱਥ, ਪੈਰ, ਲੱਤਾਂ, ਬਾਹਵਾਂ ਜਾਂਦੇ ਹਨ? ? ? ।**

. ਇਸ ਤਰਾਂ ਦੇ ਚਾਪਲੂਸੀ ਭਰੇ ਲਫਜ਼ ਵਰਤਣ ਪਿੱਛੇ ਸਾਡੀ ਸਿੱਖ ਸਮਾਜ ਦੀ ਨਾ-ਸਮਝੀ, ਅਗਿਆਨਤਾ-ਅਨਪੜ੍ਹਤਾ ਹੀ ਹੋ ਸਕਦੀ ਹੈ। ਸਿੱਖ ਸਮਾਜ ਚਾਪਲੂਸੀ ਵਾਲੀ ਆਦਤ ਦਾ ਆਦੀ ਹੋ ਚੁੱਕਿਆ ਹੈ। ਸਿੱਖ ਸਮਾਜ ਵਿੱਚ ਜਿਸ ਮਨੁੱਖ ਦਾ ਬੋੜਾ ਬਹੁਤ ਨਾਮ ਚੱਲਦਾ ਹੈ, ਉਸ ਸਖਸ਼ੀਅਤ ਵੱਲ ਝੁਕਾਅ ਹੋ ਜਾਣਾ ਮਾਮੂਲੀ ਗਲ ਹੈ। ਜਿਵੇਂ ਕਿ ਕੀਤਰਤਨੀਏ, ਵਿਹਲੜ ਡੇਰੇਦਾਰ ਬੂਬਨੇ, ਧਾਰਮਿਕ/ਰਾਜਨੀਤਕ ਲੀਡਰ, ਅਮੀਰਜਾਦੇ, ਰਜਵਾਤੇ . . . ਆਦਿ।

. ਇਸ ਲਈ ਇਹਨਾਂ ਸਖਸ਼ੀਅਤਾਂ ਪ੍ਰਤੀ ਸਦਭਾਵਨਾ ਦੇ ਅਜੇਹੇ ਲਫਜ਼ਾਂ ਦੀ ਵਰਤੋਂ ਕਰਨਾ ਆਮ ਜਿਹਾ ਹੋ ਗਿਆ ਹੈ। ਇਹ ਮਨੁੱਖੀ ਬਿਰਤੀ ਦਾ ਹਿੱਸਾ ਹੈ। ਜਿਸ ਨੂੰ ਬਦਲਿਆ ਨਹੀਂ ਜਾ ਸਕਦਾ।

ਰਾਮਕਲੀ ਮਹਲਾ 5 ||

ਪਵਨੈ ਮਹਿ ਪਵਨੁ ਸਮਾਇਆ॥ ਜੋਤੀ ਮਹਿ ਜੋਤਿ ਰਲਿ ਜਾਇਆ॥
 ਮਾਟੀ ਮਾਟੀ ਹੋਈ ਏਕ॥ ਰੋਵਨਹਾਰੇ ਕੀ ਕਵਨ ਟੇਕ॥ 1॥
 ਕਉਨੁ ਮੂਆ ਰੇ ਕਉਨੁ ਮੂਆ॥ ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ
 ਇਹੁ ਤਉ ਚਲਤੁ ਭਇਆ॥ 1॥ ਰਹਾਉ॥
 ਅਗਲੀ ਕਿਛੁ ਖਬਰਿ ਨ ਪਾਈ॥ ਰੋਵਨਹਾਰੁ ਭਿ ਉਠਿ ਸਿਧਾਈ॥
 ਭਰਮ ਮੋਹ ਕੇ ਬਾਂਧੇ ਬੰਧ॥ ਸੁਪਨੁ ਭਇਆ ਭਖਲਾਏ ਅੰਧ॥ 2॥
 ਇਹ ਤਉ ਰਚਨੁ ਰਚਿਆ ਕਰਤਾਰਿ॥ ਆਵਤ ਜਾਵਤ ਹੁਕਮਿ ਅਪਾਰਿ॥
 ਨਹ ਕੋ ਮੂਆ ਨ ਮਰਣੈ ਜੋਗੁ॥ ਨਹ ਬਿਨਸੈ ਅਬਿਨਾਸੀ ਹੋਗੁ॥ 3॥
 ਜੋ ਇਹੁ ਜਾਣਹੁ ਸੋ ਇਹੁ ਨਾਹਿ॥ ਜਾਨਣਹਾਰੇ ਕਉ ਬਲਿ ਜਾਉ॥
 ਕਹੁ ਨਾਨਕ ਗੁਰਿ ਭਰਮੁ ਚੁਕਾਇਆ॥ ਨਾ ਕੋਈ ਮਰੈ ਨ ਆਵੈ ਜਾਇਆ॥ 4॥ 885॥

- . ਮਨੁੱਖਾ ਸਰੀਰ ਇਸ ਜ਼ਮੀਨ ਦੀ ਸਿੱਟੀ ਵਿਚੋਂ ਬਣਦਾ ਹੈ। ਸਿੱਟੀ ਵਿੱਚ ਸਮਾ ਜਾਂਦਾ ਹੈ। ਪਿੱਛੇ ਸਾਰੇ ਰੋਵਣਗਾਰਿਆਂ ਨੂੰ ਦਾ ਵੀ ਇਹੀ ਰਸਤਾ ਹੈ। ਉਹਨਾਂ ਦਾ ਇਥੇ ਸਦੀਵੀ ਰਹਿਣ ਲਈ ਕੋਈ ਆਸਰਾ/ਟੇਕ ਨਹੀਂ ਹੈ।
- . ਸਿੱਟੀ ਵਿਚੋਂ ਅੰਨ, ਅੰਨ ਵਿਚੋਂ ਖੂਨ, ਖੂਨ ਵਿਚੋਂ ਵੀਰਯ, ਵੀਰਯ ਵਿਚੋਂ ਸਰੀਰ, ਸਰੀਰ ਮਰ ਕੇ ਸਿੱਟੀ ਹੋ ਗਿਆ। ਇਹੀ ਸਾਈਕਲ/ਚੱਕਰ ਕਰੋੜਾਂ ਸਾਲਾਂ ਤੋਂ ਚੱਲਦਾ ਆ ਰਿਹਾ ਹੈ ਅਤੇ ਭਵਿੱਖ ਸਮੇਂ ਵਿੱਚ ਵੀ ਚੱਲਦਾ ਰਹੇਗਾ।
- . (ਸਰੀਰ ਨੇ ਸਿੱਟੀ ਹੋਣਾ ਹੈ, ਚਾਹੇ ਉਹ ਕਿਸੇ ਤਰੀਕੇ ਹੀ ਹੋਇਆ। ਮਨੁੱਖਾ ਸਮਾਜ ਵਿੱਚ ਕਈ ਮੁਰਦਾ ਸਰੀਰ ਜ਼ਮੀਨ ਵਿੱਚ ਦਫਨਾ ਦਿੱਤੇ ਜਾਂਦੇ ਹਨ ਜਾਂ ਕਈ ਸਾੜ ਦਿੱਤੇ ਜਾਂਦੇ ਹਨ। ਜੰਗਲੀ ਜਾਨਵਰਾਂ ਦੇ ਸਰੀਰ ਬਾਹਰ ਖੁੱਲ੍ਹੇ ਮੈਦਾਨਾਂ ਵਿੱਚ ਹੀ ਸੁੱਕ-ਸੜ ਕੇ ਸਿੱਟੀ ਵਿੱਚ ਮਿਲ ਜਾਂਦੇ ਹਨ)

**ਇਕ ਦੜਹਿ ਇਕ ਦਬੀਅਹਿ ਇਕਨਾ ਕੁਤੇ ਖਾਹਿ॥
ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ॥
ਨਾਨਕ ਏਵ ਨ ਜਾਪਈ ਕਿਥੈ ਸਮਾਹਿ॥ ਮ੩॥੬੪੮॥**

- . 'ਛੱਲ ਨੂੰ ਛੱਲ' ਅਤੇ 'ਕੰਡੇ ਨੂੰ ਕੰਡਾ' ਕਹਿਣਾ ਹੀ 'ਸੱਚ ਨੂੰ ਸੱਚ' ਕਹਿਣਾ ਹੈ। ਇਹੀ ਗੁੱਰਮੱਤ ਅਸੂਲ, ਸਿਧਾਂਤ ਨਿਯਮ ਹੈ।
- . (ਅਕਾਲ-ਚਲਾਣਾ ਕਰ ਗਿਆ, ਚੜ੍ਹਾਈ ਕਰ ਗਿਆ, ਗੁਰੁ ਚਰਨਾਂ ਜਾ ਬਿਰਾਜਿਆ) ਜਿਹੇ ਲਫਜ਼ਾਂ ਦਾ ਵਰਤਣਾ ਮਨੁੱਖਾ ਸਮਾਜ ਵਿੱਚ ਆਪਣਿਆਂ ਅਤੇ ਸਤਿਕਾਰਯੋਗ ਹਸਤੀਆਂ ਦੇ ਮਰਨੋਂ ਉੰਪਰੰਤ, ਉਹਨਾਂ ਲੋਕਾਂ ਪ੍ਰਤੀ ਜਿਉਂਦੇ ਲੋਕਾਂ ਦੀ ਪ੍ਰੇਮਾ-ਭਾਵਨਾ ਹੋ ਸਕਦੀ ਹੈ। ਹਰ ਕੋਈ ਆਪਣੇ ਅਜੀਜ਼ ਪਿਆਰੇ ਪ੍ਰਤੀ ਸਤਿਕਾਰ ਵਾਲੇ ਲਫਜ਼ ਹੀ ਬੋਲੇਗਾ/ਵਰਤੇਗਾ।

. ਇਹ ਹਰ ਮਨੁੱਖ ਦੀ ਭਾਵਨਾ ਉਪਰ ਨਿਰਭਰ ਕਰਦਾ ਹੈ ਕਿ ਬੋਲਣ ਵਾਲਾ ਮਨੁੱਖ ਕਿਸ ਮੱਤ ਦਾ ਧਾਰਨੀ ਹੈ। ‘ਗੁਰਮੱਤ-ਗਿਆਨ’ ਦੇ ਧਾਰਨੀ ਮਨੁੱਖ ਦੇ ਬੋਲੇ ਗਏ ਲਫਜ਼ਾਂ ਵਿੱਚ ਸੰਜਮ ਹੋਵੇਗਾ, ਸਤਿਕਾਰ ਹੋਵੇਗਾ। ਹਰ ਲਫਜ਼ ਗੁਰਮੱਤ ਅਨੁਸਾਰੀ ਨਾਪਤੋਲ ਕੇ ਬੋਲੇਗਾ।

. ਜਦੋਂ ਕਿ ਇੱਕ ਆਮ ਮਨੁੱਖ ਦੇ ਬੋਲੇ ਗਏ ਲਫਜ਼ਾਂ ਵਿੱਚ ਵਡਿਆਈ ਅਤੇ ਚਾਪਲੂਸੀ ਹੋਵੇਗੀ। ਇਸ ਤਰ੍ਹਾਂ ਦੇ ਮਨੁੱਖਾਂ ਲਈ ਦੁਨੀਆਂਦਾਰੀ ਪਹਿਲਾਂ ਹੁੰਦੀ ਹੈ, ‘ਸੱਚਾਈ’ ਤਾਂ ਇਹਨਾਂ ਤੋਂ ਬਹੁਤ ਦੂਰ ਹੁੰਦੀ ਹੈ।

. ਹਰ ਮਨੁੱਖ ਨੂੰ ਅਜਾਦੀ ਹੈ ਕਿ ਉਹ ਆਪਣੇ ਮਨ ਦੇ ਭਾਵਾਂ ਨੂੰ ਆਪਣੇ ਲਫਜ਼ਾਂ ਵਿੱਚ ਬਿਆਨ ਕਰ ਸਕਦਾ ਹੈ। ਸੋ ਕਿਸੇ ਦੀ ਅਜਾਦੀ ਵਿੱਚ ਆਪਾਂ ਰੋੜਾ ਨਹੀਂ ਬਣ ਸਕਦੇ। ਹਾਂ ਆਪਣੀਆਂ ਗੁਰਮੱਤ ਅਨੁਸਾਰੀ ਵਿਚਾਰਾਂ ਸਾਂਝੀਆਂ ਕਰਨ ਦਾ ਆਪਣਾ ਅਧਿਕਾਰ ਹੈ, ਸੋ ਆਪਾਂ ਕਰ ਰਹੇ ਹਾਂ।

. ਗੁਰਮੱਤ ਅਨੁਸਾਰੀ ਵਿਚਾਰਾਂ, ਅਸੂਲਾਂ ਨੂੰ ਲੈਣਾ, ਮੰਨਣਾ ਜਾਂ ਨਾ ਮੰਨਣਾ, ਹਰ ਸਿੱਖ-ਗੁਰਸਿੱਖ ਦੀ ਆਪਣੀ ਨਿੱਜੀ ਮਰਜ਼ੀ ਹੈ। ਕਿਸੇ ਨਾਲ ਧੱਕਾ ਨਹੀਂ ਕੀਤਾ ਜਾ ਸਕਦਾ।

. ਆਸ ਕਰਦਾ ਹਾਂ, ਸਾਰੇ ਨਾਨਕ ਨਾਮ ਲੇਵਾ ਵੀਰ ਭੈਣ, ਗੁਰਮੱਤ ਆਸੇ ਨੂੰ ਮੁੱਖ ਰਖਦਿਆਂ ਹੀ ਆਪਣੇ ਬੋਲੇ/ਵਰਤੇ ਲਫਜ਼ਾਂ ਵਿੱਚ ਗੁਰਮੱਤ ਅਨੁਸਾਰੀ ਭਾਵ ਵਾਲੇ ਸਬਦਾਂ/ਲਫਜ਼ਾਂ ਦਾ ਪ੍ਰਯੋਗ ਕਰਨਗੇ, ਵਰਤੋਂ ਵਿੱਚ ਲਿਆਉਂਣਾ ਕਰਨਗੇ।

. (ਕੀ ‘ਰੱਬ’ ਦਾ ਕੋਈ ਸਪੈਸ਼ਲ ਦਰਬਾਰ/ਦਰਗਾਹ ਹੁੰਦਾ ਹੈ। ਇਸ ਪ੍ਰਤੀ ਸੇਰਾ ਲੇਖ ਪੜ੍ਹਨ ਲਈ ਹੇਠ ਦਿੱਤੇ ਸਿੱਖ-ਮਾਰਗ। ਕਾਮ ਦੇ ਲਿੰਕ ਉਪਰ ਕਲਿੱਕ ਕਰੋ ਜੀ।

<http://www.sikhmarg.com/2019/1215-rabb-de-dargah.pdf>

. ਧੰਨਵਾਧਾ। . ਇੰਜ ਦਰਸਨ ਸਿੰਘ ਖਾਲਸਾ, . 06 ਮਾਰਚ 2020

‘ਕਰੋਨਾ-ਵਾਇਰਸ’ ਨਾਲ ਮਨੁੱਖ ਮਰ ਰਹੇ ਹਨ।

** ਅੱਜ ਕੱਲ ਪੂਰੀ ਦੁਨੀਆਂ/ਸੰਸਾਰ ਭਰ ਵਿੱਚ ‘ਕਰੋਨਾ-ਵਾਇਰਸ’ ਨਾਮ ਦੀ ਮਹਾਂਮਾਰੀ ਨੇ ਮਨੁੱਖਾ-ਸਮਾਜ ਨੂੰ ਆਪਣੀ ਗਰਿਫ਼ਤ/ਪਕੜ ਵਿੱਚ ਲਿਆ ਹੋਇਆ ਹੈ,

. ਜਿਸ ਨਾਲ ਤਕਰੀਬਨ 100, 000 ਲੱਖ ਤੋਂ ਵੱਧ ਮਨੁੱਖਾਂ ਦੀਆਂ ਮੌਤਾਂ ਦੁਨੀਆਂ ਭਰ ਵਿੱਚ ਹੋ ਚੁੱਕੀਆਂ ਹਨ। ਹਾਲਤਾਂ ਨੂੰ ਵੇਖਦੇ ਹੋਰ ਵਧੇਰੇ ਮੌਤਾਂ ਹੋਣ ਦੀ ਸੰਭਾਵਨਾ ਬਣੀ ਹੋਈ ਹੈ।

. ਪੂਰੀ ਦੁਨੀਆਂ ਵਿੱਚ 6 ਲੱਖ ਤੋਂ ਉਪਰ ਲੋਕ/ਮਨੁੱਖ ਇਸ ਮਹਾਂਮਾਰੀ ਨਾਲ ਪ੍ਰਭਾਵਿਤ ਹੋ ਚੁਕੇ ਹਨ, ਆਉਂਣ ਵਾਲੇ ਭਵਿੱਖ ਵਿੱਚ ਇਹ ਗਿਣਤੀ ਵੀ ਵੱਧ ਸਕਦੀ ਹੈ।

. ਪਹਿਲਾਂ ਵੀ ਇਸ ਬਾਰੇ ਵਿਚਾਰ ਸਾਂਝੇ ਕੀਤੇ ਗਏ ਹਨ, ਕਿ ਜਦ ਤੋਂ ਮਨੁੱਖ ਹੋਂਦ ਵਿੱਚ ਆਏ ਹਨ, ਬੀਮਾਰੀਆਂ ਦੇ ਵਾਇਰਸ ਵੀ ਸਾਡੇ ਨਾਲ ਨਾਲ ਹੀ ਵਧਦੇ ਫੁੱਲਦੇ ਹਨ।

. ਮਨੁੱਖ ਦੀਆਂ ਕਾਰਗੁਜ਼ਾਰੀਆਂ, ਰਹਿਣ-ਸਹਿਣ, ਖਾਣ-ਪੀਣ, ਵਰਤ-ਵਰਤਾਅ ਕਰਕੇ. . . . ਕਿਸ, ਵੇਲੇ-ਵਕਤ-ਜਗਹ ਉਪਰ, ਕਿਸੇ ਵਾਇਰਸ-ਬੈਕਟੀਰੀਆ ਨੇ 'ਮਨੁੱਖ' ਨੂੰ ਆਪਣੀ ਗਰਿਫਤ ਵਿੱਚ ਲੈ ਲੈਣਾ ਹੈ, ਮਨੁੱਖ ਵੀ ਨਹੀਂ ਜਾਣਦਾ।

.'ਵਾਇਰਸ-ਕਰੋਨਾ' ਦਾ 'ਅਸਰ-ਲਾਗ' ਵੀ ਕਿਸੇ ਨਾ ਕਿਸੇ ਤਰੀਕੇ ਮਨੁੱਖਾਂ ਵਿੱਚ ਆਇਆ ਹੈ। (ਮਨੁੱਖ ਨੂੰ ਆਪਣੀ ਜੀਵਨ ਜਿਉਣ-ਸੈਲੀ ਦੀ ਖੋਜ ਕਰਕੇ ਪਤਾ ਲਗਾਉਣਾ ਚਾਹੀਦਾ ਹੈ ਕਿ ਮਹਾਮਾਰੀ ਦਾ ਕਾਰਨ ਕਿਤੇ ਮਨੁੱਖ ਆਪ ਹੀ ਤਾਂ ਨਹੀਂ ? ? ? ?)

. ਹੋ ਸਕਦਾ ਹੈ, ਬੀਮਾਰੀ ਦੇ ਅੱਗੇ ਤੋਂ ਅੱਗੇ ਜਾਣ ਦਾ ਜ਼ਰੀਆ ਵੀ ਮਨੁੱਖ ਹੀ ਹੈ।

. ਇਸ ਮਹਾਮਾਰੀ ਦਾ ਦੋਸ਼ੀ, ਕੌਣ ਹੈ? ? ?

. ਇਹ ਸਵਾਲ ਮਨੁੱਖਾਂ ਨੂੰ ਪਰੇਸ਼ਾਨ ਕਰੇਗਾ। ਹਰ ਦੇਸ਼! ! ਆਪਣੇ ਆਪ ਨੂੰ ਪਾਕ-ਸਾਫ਼ ਦੱਸਦੇ ਹੋਏ, ਕਿਸੇ ਹੋਰ ਦੂਜੇ ਦੇਸ਼ ਉਪਰ ਇਲਜ਼ਾਮ ਲਗਾਇਗਾ।

. ਆਖਰਕਾਰ ਇਹ ਸੱਭ ਕੁੱਝ ਮਨੁੱਖ ਦੀਆਂ ਕਾਰਗੁਜ਼ਾਰੀਆਂ, ਕਰਨੀਆਂ, ਕਰਤੂੰਤਾਂ ਦਾ ਸਿੱਟਾ ਸਾਡੇ ਸਾਹਮਣੇ ਹੈ।

ਹੇਠਾਂ ਦਿੱਤੀ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ।

. ਕਿਸੇ ਦੇਸ਼ ਦੇ ਸਮੁੰਦਰੀ ਕਿਨਾਰੇ, ਕਿਵੇਂ ਮਨੁੱਖੀ ਲਾਸ਼ਾਂ/ਸਰੀਰਾਂ ਦੇ ਬੇਕਦਰੀ ਅਤੇ ਦੁਰ-ਗਡੀ ਹੋ ਰਹੀ ਹੈ।

. ਜਿਉਂਦੇ ਮਨੁੱਖਾਂ ਲਈ, ਮਹਾਮਾਰੀ ਨਾਲ ਮਰਨ ਵਾਲਿਆਂ ਦੀਆਂ ਲਾਸ਼ਾਂ ਦੀ ਸਾਂਭ-ਸੰਭਾਲ ਕਰਨਾ ਮੁਸ਼ਕਲ ਹੋ ਰਿਹਾ ਹੈ, . . ਜਾਮੀਨ ਵਿੱਚ ਦੱਬਣਾ ਵੀ ਮੁਸ਼ਕਲ, ਅੱਗ ਵਿੱਚ ਸਾੜਨਾ ਵੀ ਮੁਸ਼ਕਲ, . . . ਤਾਂ ਹੀ ਤਾਂ ਮੁਰਦਿਆਂ ਨੂੰ ਸਮੁੰਦਰ ਵਿੱਚ ਸੁਟਿਆ ਜਾ ਰਿਹਾ ਹੈ।

. ਸਮੁੰਦਰੀ ਜੀਵ, ਇਹਨਾਂ ਬੀਮਾਰੀ ਨਾਲ ਮਰਿਆਂ ਮਨੁੱਖਾਂ ਦੀਆਂ ਗਲੀਆਂ ਸੜੀਆਂ ਲਾਸ਼ਾਂ ਵਿਚੋਂ ਮਾਸ ਖਾਣਗੇ, .

. ਮੁੜ ਫੇਰ ਉਹੀ ਸਮੁੰਦਰੀ ਜੀਵਾਂ ਨੂੰ ਮਨੁੱਖ ਖਾਏਗਾ। ਬੀਮਾਰੀ ਫਿਰ ਮਨੁੱਖਾਂ ਵਿੱਚ ਆ ਜਾਣ ਦੇ ਚਾਨੂੰ ਬਣਾਣਗੇ।

੩.੧੬ ਵਿਕਾਸ

. ਮੁਆਫੀ ਹਾਂਹਿਆ! ! ਇਹ ਟੀਡੀਓ, ਕਲੀ ਟੀਹਾਂ ਤੈਲਾਂ ਨੂੰ ਰਿਹਾਇਥਾ/ਪਰੇਸ਼ਾਨ ਕਰ ਸਕਦੀ ਹੈ। ਮੇਰਾ ਜ਼ਿਆਦਾ ਜੀਵਾਂ ਦੀ ਸਹਾਇਤਾ ਲਈ ਹਾਂਹਿਆ ਬਣਾਉਣਾ ਹੈ।

. ਹੁਣ ਹੋ ਰਹੀਆਂ ਹਜ਼ਾਰਾਂ ਮਨੁੱਖ ਮੌਤਾਂ ਦਾ 'ਜਿੰਮੇਵਾਰ' ਕੌਣ ਹੈ. . ? ? ?

. ਹੋ ਰਹੀਆਂ ਮੌਤਾਂ ਦਾ 'ਦੋਸ਼' ਕਿਸ ਦੇ ਸਿਰ ਮੜਿਆ ਜਾਏ. . . ? ? ?

- . ਬਹੁਤ ਸਾਰੇ ਮਨੁੱਖ ਤਾਂ ਸ਼ਾਇਦ 'ਕੁੱਦਰਤ-ਰੱਬ' ਨੂੰ ਇਹਨਾਂ ਮੌਤਾਂ ਲਈ ਜਿੰਮੇਵਾਰ ਠਹਿਰਾਉਣਗੇ।
- . ਬਹੁਤ ਸਾਰੇ ਮਨੁੱਖ ਸਥਿੱਤੀ ਨੂੰ ਸਮਝਦੇ-ਬੁੱਝਦੇ ਮਨੁੱਖ ਦੀਆਂ ਕਾਰਗੁਜ਼ਾਰੀਆਂ, ਕਰਤੂਤਾਂ, ਕਾਰਨਾਮਿਆਂ, ਹਰਕਤਾਂ ਦੀ ਗੱਲ ਵੀ ਕਰਨਗੇ, ਕਿ ਕਿਵੇਂ ਮਨੁੱਖ ਨੇ ਆਪਣੀ ਹੈਂਕੜ ਵਿੱਚ ਆਕੇ 'ਕੁੱਦਰਤ' ਨਾਲ ਖਿਲਵਾੜ ਕੀਤਾ ਹੈ। 'ਕੁੱਦਰਤ' ਨੂੰ ਉਜਾੜਿਆ ਹੈ।
 - . ਹਵਾ ਵਿੱਚ ਪ੍ਰਦੂਸ਼ਣ।
 - . ਪਾਣੀ ਵਿੱਚ ਪ੍ਰਦੂਸ਼ਣ।
 - ਜ਼ਮੀਨ ਦੇ ਜ਼ਰੇ-ਜ਼ਰੇ ਵਿੱਚ ਜ਼ਹਿਰੀਲੀਆਂ ਖਾਂਦਾਂ ਪਾ-ਪਾ ਕੇ ਹਰ ਪੈਦਾ ਹੋਣ ਵਾਲੇ ਪੌਦੇ, ਲਤਾ-ਬੇਲ, ਦਰਖਤ, ਦਾਣੇ, ਫਲਾਂ ਨੂੰ ਜ਼ਹਿਰੀਲਾ ਕਰ ਦਿੱਤਾ।
 - ਮਨੁੱਖਾਂ ਦੇ ਖਾਣ ਵਾਲਾ ਹਰ ਪਦਾਰਥ ਕਿਸੇ ਨਾ ਕਿਸੇ ਰੂਪ ਵਿੱਚ ਜ਼ਹਿਰੀਲਾ ਹੈ, ਦੂਸ਼ਤ ਹੈ। ਇਹ ਜ਼ਹਿਰੀਲਾਪਣ 'ਕੁੱਦਰਤ' ਨੇ ਨਹੀਂ ਦਿੱਤਾ, ਬਲਕਿ ਖੁਦ ਮਨੁੱਖ ਨੇ ਆਪਣੇ ਆਪ ਹੀ ਕਰਨਾ ਕੀਤਾ ਹੈ,
 - . ਵਜ਼ਹ/ਕਾਰਨ, . . ਲਾਲਚ, ਤਰੱਕੀ, ਪ੍ਰਭੂਸਤਾ/ਸਰਦਾਰੀ, ਹੰਕਾਰ ਕੁੱਝ ਵੀ ਹੋ ਸਕਦੇ ਹਨ, ਇਹ ਸੱਭ ਕੁੱਝ ਮਨੁੱਖੀ ਬਿਰਤੀ/ਸੁਭਾਅ ਦਾ ਹਿੱਸਾ ਹਨ।
 - ਮਨੁੱਖ ਦਾ ਖਾਣ ਪੀਣ, . . ਮਨੁੱਖੀ-ਸਰੀਰ ਦੀ ਸਾਂਭ-ਸੰਭਾਲ ਲਈ ਨਾ ਹੋ ਕੇ, ਕੇਵਲ ਸਵਾਦ ਤੱਕ ਹੀ ਰਹਿ ਗਿਆ। ਸਵਾਦ ਲਈ ਮਨੁੱਖ ਕੀ ਨਹੀਂ ਕਰਦਾ?
 - ਮਨੁੱਖ ਆਪਣੇ ਸਵਾਦ ਲਈ ਕਿਸੇ ਵੀ ਜੀਵ-ਜੰਤੂ ਨੂੰ ਨਹੀਂ ਬਖਸਦਾ।
 - ਆਪਣੇ ਜੀਭ-ਰਸ ਪੂਰਾ ਕਰਨ ਲਈ, ਮਨ-ਭਉਂਦੇ ਜੀਵ ਨੂੰ 'ਜਿਉਂਦੇ-ਜੀਅ' ਹੀ ਅੱਗ ਦੀਆਂ ਲਪਟਾਂ ਉੱਪਰ ਭੁੱਨਣ ਲੱਗ ਜਾਂਦਾ ਹੈ।
 - ਅੱਗ ਵਿੱਚ ਸੱਤ ਰਹੇ ਉਸ ਜੀਵ ਦੀਆਂ ਤਕਲੀਫਾਂ, ਚੀਕਾਂ-ਚਿੰਗਾੜਾਂ ਨੂੰ ਅਣ-ਸੁਣੀਆਂ ਕਰਕੇ, ਕਿਨਾਰਾ ਕਰ ਕੇ, ਬੇਖਬਰ ਮਨੁੱਖ, ਅੱਗ ਹੋਰ ਤੇਜ਼ ਕਰੀ ਜਾਂਦਾ ਹੈ। ਤਾਂ ਜੋ ਜਲਦੀ ਤੋਂ ਜਲਦੀ ਜੀਵ ਨੂੰ ਖਾ ਕੇ ਆਪਣੇ ਸਵਾਦ ਦੀ ਪੂਰਤੀ ਕਰ ਸਕੇ।
 -
- .'ਕੁੱਦਰਤ' ਨੂੰ ਮਨੁੱਖਾਂ ਦੇ ਹਜ਼ਾਰਾਂ-ਲੱਖਾਂ-ਕਰੋੜਾਂ ਦੀ ਗਿਣਤੀ ਵਿੱਚ ਮਰਨ ਦੇ ਨਾਲ ਕੋਈ ਛਰਕ ਨਹੀਂ ਪੈਣਾ।
- .'ਕੁੱਦਰਤੀ' ਕਾਨੂੰਨ ਵਿੱਧੀ-ਵਿਧਾਨ ਦੇ ਤਹਿਤ ਮਨੁੱਖ ਦੀ ਹੈਸੀਅਤ ਵੀ ਬਾਕੀ ਜੀਵਾਂ ਵਾਲੀ ਹੀ ਹੈ। 'ਕੁੱਦਰਤ' ਲਈ ਮਨੁੱਖ ਕੋਈ ਸਪੈਸ਼ਲ ਜੀਵ ਕੈਟਾਗਰੀ ਵਿੱਚ ਨਹੀਂ ਆਉਂਦਾ ਹੈ।

- . ਪਰ ਮਨੁੱਖ ਨੇ ‘ਰੱਬ’ ਨੂੰ ਪੇਟੇਟ ਕਰਵਾ ਰੱਖਿਆ ਹੈ, ਇਸੇ ਲਈ ਮਨ-ਮਰਜ਼ੀਆਂ ਕਰਦਾ ਹੈ।
- . ਅਰਦਾਸਾਂ, ਬੇਨਤੀਆਂ, ਜੋਦੜੀਆਂ, ਪੁਜਾ ਅਰਚਨਾ ਕਰਕੇ, ‘ਰੱਬ’ ਤੋਂ ਮੁਆਫ਼ੀ ਮੰਗ ਲਵਾਂਗੇ, ਮੁਆਫ਼ ਹੋ ਜਾਵਾਂਗੇ। ਵੱਡਾ ਭੁਲੇਖਾ। ‘ਰੱਬ-ਕੁੱਦਰਤ’ ਕਦੇ ਵੀ ਕਿਸੇ ਜੀਵ ਦੇ ਜੀਵਨ ਵਿੱਚ ਦੱਖਲ-ਅੰਦਾਜ਼ੀ ਨਹੀਂ ਕਰਦੇ।
- . ਜਦ ਮਨੁੱਖ ਦੇ ਜੀਵਨ ਵਿੱਚ ‘ਕੁੱਦਰਤ’ ਵਲੋਂ ਕੋਈ ਦੱਖਲ-ਅੰਦਾਜ਼ੀ ਨਹੀਂ ਹੋ ਰਹੀ, ਤਾਂ ਤੇ ‘ਰੱਬ’ ਵਲੋਂ ਦੁੱਖ-ਤਕਲੀਫ਼ਾਂ ਦੇਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਦੁੱਖ ਸੁੱਖ ਦੋਨੋਂ ਮਨੁੱਖ ਦੁਆਰਾ ਕੀਤੇ ਕੰਮਾਂ-ਕਰਮਾਂ ਦੇ ਸਿੱਟੇ-ਰਜ਼ੱਲਟ ਹਨ।
- . ਮਨੁੱਖ ਦੇ ਮਰਨ ਦਾ ਅਫਸੋਸ ਕੇਵਲ ਮਨੁੱਖ ਹੀ ਕਰ ਸਕਦਾ ਹੈ, ਵਰਨਾ ਹੋਰ ਕਿਸੇ ਨੂੰ ਨਹੀਂ ਹੋਣਾ।

ਮ 1॥

**ਨਾਨਕ ਬੋਲਣ੍ਹ ਝਖਣਾ ਦੁਖ ਛਡਿ ਮੰਗੀਅਹਿ ਸੁਖ ॥
ਸੁਖੁ ਦੁਖੁ ਦੁਇ ਦਰਿ ਕਪੜੁ ਪਹਿਰਹਿ ਜਾਇ ਮਨੁੱਖ ॥
ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ ॥**

1॥ 149॥



- . ਮਨੁੱਖ ਤੋਂ ਬਗੈਰ ਬਾਕੀ ਸਾਰੀਆਂ ਚੁਨੀਆਂ ਦੇ ਜੀਵ ਆਪਣਾ ‘ਕੁੱਦਰਤੀ’ ਜੀਵਨ ਜਿਉਂਣਾ ਕਰਦੇ ਹਨ। ‘ਕੁੱਦਰਤ’ ਨਾਲ ਕੋਈ ਕਿਸੇ ਤਰਾਂ ਦਾ ਖਿਲਵਾੜ/ਵਿਗਾੜ ਨਹੀਂ ਕਰਦੇ, ਬਲਕਿ ਸੁੱਤੇ-ਸਿੱਧ ਹੀ ਆਪਣਾ ਜੀਵਨ ਜਿਉਂ ਕੇ ਰੁਕਸਤ ਹੋ ਜਾਂਦੇ ਹਨ।
- . ਇਸ (ਕਰੋਨਾ ਵਾਇਰਸ) ਮਹਾਮਾਰੀ ਦੇ ਅਸਰ-ਪ੍ਰਭਾਵ ਮਨੁੱਖਾ-ਸਮਾਜ ਲਈ ਬਹੁਤ ਦੁਰਗਾਮੀ ਹੋਣਗੇ।
- . ਮਨੁੱਖਾ ਸਾਮਾਜ ਵਿੱਚ ਬਹੁਤ ਤਬਦੀਲੀਆਂ ਆ ਜਾਣਗੀਆਂ।
- . ਹੋ ਸਕਦਾ ਹੈ, ਮਨੁੱਖ ਦੀਆਂ ਬਣਾਈਆਂ ਧਾਰਮਿਕ ਦੁਕਾਨਾਂ ਬੰਦ ਹੋ ਜਾਣ ਕਿਨਾਰੇ ਆ ਜਾਣ।
- . ਕਿਉਂਕਿ! ! ਧਾਰਮਿਕ ਸਬਾਨਾਂ, ਸੰਸਥਾਵਾਂ, ਪੁਜਾਰੀਆਂ, ਭਾਈਆਂ, ਡੇਰੇਦਾਰਾਂ, ਟਕਸਾਲੀਆਂ, ਹੋਰ ਗੱਡੀ ਪ੍ਰਚਾਰਕਾਂ, ਜਿਹਨਾਂ ਨੇ ਫੇਕੇ ਝੂਠੇ ਦਾਅਵੇ ਕੀਤੇ ਸਨ, ਕਿ:

- ਫਲਾਂ ਜਗਹ 'ਸੁੱਖਣਾ' ਸੁੱਖਣ ਨਾਲ ਬੰਦੇ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ।
 - ਫਲਾਂ ਡੇਰੇਦਾਰ ਬਾਬੇ ਅੱਗੇ ਸਿਰ ਨਿਵਾਉਣ ਨਾਲ ਬੰਦੇ ਦੀਆਂ ਸਾਰੀਆਂ ਆਸ਼ਾਵਾਂ ਪੂਰੀਆਂ ਹੋ ਜਾਂਦੀਆਂ ਹਨ।
 - ਫਲਾਨੇ ਤੀਰਬ ਅਸਥਾਨ ਤੇ ਨਹਾਉਣ ਨਾਲ ਸਰੀਰਿੱਕ ਅਰੋਗਤਾ ਮਿਲਦੀ ਹੈ।
 - ਫਲਾਂ ਸਰੋਵਰ ਵਿੱਚ ਚੁੱਬੀ-ਟੁੱਬੀ ਲਾਉਣ ਨਾਲ ਸਰੀਰਿੱਕ ਦੁੱਖਾਂ ਦਾ ਨਿਪਟਾਰਾ ਹੁੰਦਾ ਹੈ, ਅੱਖਾਂ ਦੀ ਰੌਸਨੀ ਵਾਪਸ ਆ ਜਾਂਦੀ ਹੈ, ਕੈਂਸਰ ਵਾਲੇ ਦੀ ਕੈਂਸਰ ਦੀ ਬੀਮਾਰੀ ਦੂਰ ਹੋ ਜਾਂਦੀ ਹੈ।
 - ਫਲਾਂ ਫਲਾਂ ਬੇਰੀ ਬੱਲੇ ਇਸ਼ਨਾਨ ਕਰਨ ਨਾਲ ਕੋਹੜੀ ਵੀ ਠੀਕ ਹੋ ਜਾਂਦੇ ਹਨ।
 - ਫਲਾਨੇ ਧਾਰਮਿੱਕ ਅਸਥਾਨ ਉਪਰ ਸੁੱਖਣਾ ਸੁੱਖਣ ਅਤੇ ਧਾਰੇ ਬੰਨਣ ਨਾਲ ਪੁੱਤਰਾਂ ਦੀ ਪ੍ਰਾਪਤੀ ਹੁੰਦੀ ਹੈ।
 - ਹੋਰ ਅਨੇਕਾਂ ਤਰਾਂ ਦੇ ਪਰੋਲੋਬਨ ਅਤੇ ਸਬਜ਼ਬਾਗ, ਅਨਪੜ੍ਹ-ਅਗਿਆਨੀ ਲੋਕਾਂ ਨੂੰ ਵਿਖਾਏ ਗਏ ਹਨ, ਇਹਨਾਂ ਧਾਰਮਿੱਕ ਅਸਥਾਨਾਂ-ਦੁਕਾਨੇ ਦੇ ਬਾਰੇ, ਜੋ ਹੁਣ ਸਾਰੇ ਝੂਠੇ ਸਾਬਿਤ ਹੋ ਜਾਣਗੇ। ਖੋਖਲੇ ਨਿਕਲਣਗੇ। ਗਪੈੜੀਆਂ ਦੀਆਂ ਗਪੈੜ ਕਬਾ ਕਹਾਣੀਆਂ ਸਾਖੀਆਂ ਸਿਰੇ ਤੋਂ ਨਕਾਰੀਆਂ ਜਾਣਗੀਆਂ। ਗਪੈੜੀ-ਗੱਪੀ ਪ੍ਰਚਾਰਕ ਨੰਗੇ ਹੋ ਜਾਣਗੇ, ਆਪਣੇ ਗਪੈੜ ਪਰਚਾਰ ਲਈ।
- . ਕਦੇ ਵੀ ਕਿਸੇ 'ਧਰਮ' ਨੇ ਕਦੇ ਵੀ ਕਿਸੇ ਬੀਮਾਰੀ ਤੋਂ 'ਮਨੁੱਖਤਾ' ਨੂੰ ਬਚਾਉਣਾ ਨਹੀਂ ਕੀਤਾ।
- . ਸਾਰੇ ਧਰਮ ਪੁਜਾਰੀ ਵੀ ਮੌਤ ਦੀ ਜ਼ੱਦ ਵਿੱਚ ਹੀ ਹਨ। ਮੌਤ ਕਿਸੇ ਨਾਲ ਲਿਹਾਜ਼ ਨਹੀਂ ਕਰਦੀ। ਜੋ ਜੰਮਿਆ-ਪੈਦਾ ਹੋਇਆ, ਉਸਦਾ ਮਰਨਾ ਤਹਿ ਹੈ।

ਕਬੀਰ ਜੀਉ ਕੀ॥ ੧੭੮੦ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ॥

ਐਸੋ ਇਹੁ ਸੰਸਾਰੁ ਪੇਖਨਾ ਰਹਨੁ ਨ ਕੋਊ ਪਈਹੈ ਰੇ॥
ਸੂਧੇ ਸੂਧੇ ਰੇਗਿ ਚਲਹੁ ਤੁਮ ਨਤਰ ਕੁਧਕਾ ਦਿਵਈਹੈ ਰੇ॥ ੧॥ ਰਹਾਉ॥

ਬਾਰੇ ਬੂਢੇ ਤਰੁਨੇ ਭਈਆ ਸਭਹੁ ਜਮੁ ਲੈ ਜਈਹੈ ਰੇ॥
ਮਾਨਸੁ ਬਪੁਰਾਮੂਸਾ ਕੀਨੇ ਮੀਚੁ ਬਿਲਈਆ ਖਈਹੈ ਰੇ॥

ਧੰਨਵੰਤਾ ਅਤੁ ਨਿਰਧਨ ਮਨਈ ਤਾ ਕੀ ਕਛੂ ਨ ਕਾਨੀ ਰੇ॥

**ਰਾਜਾ ਪਰਜਾ ਸਮ ਕਰਿ ਮਾਰੈ ਐਸੋ ਕਾਲੁ
ਬਡਾਨੀ ਰੇ॥ ੨॥**

ਹਰਿ ਕੇ ਸੇਵਕ ਜੋ ਹਰਿ ਭਾਏ ਤਿਨੁ ਕੀ ਕਥਾ ਨਿਰਾਰੀ ਰੇ॥
ਆਵਹਿ ਨ ਜਾਹਿ ਨ ਕਬਹੂ ਮਰਤੇ ਪਾਰਬ੍ਰਹਮ ਸੰਗਾਰੀ ਰੇ॥ ੩॥

ਪੁੜ੍ਹ ਲਕੜ੍ਹ ਲਛਿਮੀ ਮਾਇਆ ਇਹੈ ਤਜਹੁ ਜੀਅ ਜਾਨੀ ਰੇ।
ਕਹਤ ਕਬੀਰੁ ਸੁਨਹੁ ਰੇ ਸੰਤਹੁ ਮਿਲਿਹੈ ਸਾਰਿਗਪਾਨੀ ਰੇ॥ ੪॥ ੮੫੫॥

. . . ਬੀਮਾਰੀ ਨਾਲ ਲੋਕਾਂ ਦਾ ਮਰਨਾ/ਚਲਾਣਾ ਹੋਈ ਜਾ ਰਿਹਾ ਹੈ, ਇਹ ਨਹੀਂ ਪਤਾ ਕਿ ਇਹ ਚਲਾਣਾ ‘ਅਕਾਲ’ ਵੱਲ ਨੂੰ ਹੈ, ਜਾਂ ਕਿਸੇ ਹੋਰ ਪਾਸੇ ਜਾਂ ਕਿ ਇਥੇ ਹੀ, ਇਸੇ ਜ਼ਮੀਨ ਉੱਪਰ ਸਾਡਾ ‘ਮਨੁੱਖੀ-ਆਸਤਿਵ, ਚੇਤਨਤਾ’ ਅਦ੍ਰਿਸ਼ ਹੋ ਜਾਂਦਾ ਹੈ।

. ਕੋਈ ਵੀ ‘ਸੱਚਾਈ’ ਨਹੀਂ ਜਾਣਦਾ। ਨਾ ਹੀ ਮਨੁੱਖ ਜਾਣ ਸਕਦਾ ਹੈ।

ਮ ੩ ॥

ਕਿਆ ਜਾਣਾ ਕਿਵ ਮਰਹਗੇ ਕੈਸਾ ਮਰਨਾ ਹੋਇ ॥
ਜੇ ਕਰਿ ਸਾਹਿਬੁ ਮਨਹੁ ਨ ਵੀਸਰੈ ਤਾ ਸਹਿਲਾ ਮਰਣਾ ਹੋਇ ॥
ਮਰਣੈ ਤੇ ਜਗਤੁ ਡਰੈ ਜੀਵਿਆ ਲੋੜੈ ਸਭੁ ਕੋਇ ॥
ਗੁਰ ਪਰਸਾਦੀ ਜੀਵਤੁ ਮਰੈ ਹੁਕਮੈ ਬੂੜੈ ਸੋਇ ॥
ਨਾਨਕ ਐਸੀ ਮਰਨੀ ਜੋ ਮਰੈ ਤਾ ਸਦ ਜੀਵਣੁ ਹੋਇ ॥

555 ॥

- . ਮਨੁੱਖਾ ਸਰੀਰ ਇਸ ਮਿੱਟੀ ਵਿਚੋਂ ਹੀ ਹੋਂਦ ਵਿੱਚ ਆਉਂਦਾ ਹੈ। ਆਖੀਰ ਮਿੱਟੀ ਹੋ ਜਾਂਦਾ ਹੈ।
- . 'ਕੁੱਦਰਤ' ਦੇ ਖੇਡ ਨਿਰਾਲੇ ਹਨ। ਇਹ 'ਕੁੱਦਰਤੀ-ਨਿਜਾਮ' ਮਨੁੱਖ ਲਈ ਅੜੀਬ ਕਸ਼ਮਕਸ ਭਰਿਆ ਗੋਰਖ-ਧੰਧਾ ਹੈ। ਮਨੁੱਖ ਨੂੰ ਸੋਚਣ ਲਈ ਮਜ਼ਬੂਰ ਕਰਦਾ ਹੈ।
- . ਮਨੁੱਖੀ ਸਮਝ ਤੋਂ ਪਚੇ ਹਨ, 'ਅਕਾਲ' ਦੀਆਂ ਨੀਤੀਆਂ, ਨੇਮ, ਨਿਯਮ, ਸਿਧਾਂਤ, ਬਣਤਰਾਂ, ਵਰਤ ਰਹੇ ਵਰਤਾਰੇ, ਜੀਵਾਂ ਨਾਲ ਘਟਤ ਹੋ ਰਹੀਆਂ ਘਟਨਾਵਾਂ।
- . ਮਨੁੱਖ ਦੀ ਆਪਣੇ 'ਕਰਤੇ-ਕਰਤਾਰ', 'ਕੁੱਦਰਤ' ਨੂੰ ਸਮਝਣ-ਜਾਨਣ ਦੀ ਕੋਸ਼ਿਸ ਲਗਾਤਾਰ ਜਾਰੀ ਹੈ।
- . ਇਸੇ ਲਈ ਤਾਂ ਬਾਣੀ ਵਿੱਚ ਅਟੱਲ ਸੱਚਾਈ ਬਿਆਨ ਕੀਤੀ ਹੈ ਕਿ:-

**ਤੁ ਬੇਅੰਤੁ ਕੋ ਵਿਰਲਤ ਜਾਣੈ॥
ਗੁਰ ਪ੍ਰਸਾਦਿ ਕੋ ਸਬਦਿ ਪਛਾਣੈ॥
ਮੁੰਨਾ ॥ 562 ॥**



. ਧੰਨਵਾਧ

ਇੰਜ ਦਰਸਨ ਸਿੰਘ ਖਲਸਾ

ਸਿੱਡਨੀ ਅਸਟਰੇਲੀਆ

12 ਅਪ੍ਰੈਲ 2020.